

ਖੇਤ ਮਜ਼ਦੂਰਾਂ ਲਈ ਕੋਈ ਐਸਾ  
 ਕਾਨੂੰਨ ਨਹੀਂ, ਜਿਹੜਾ ਉਹਨਾਂ ਲਈ  
 ਟਰੇਡ ਪ੍ਰਾਨੀਅਨ ਦੇ ਹੱਕਾਂ ਦੀ ਗਰੰਟੀ  
 ਕਰੇ, ਉਹਨਾਂ ਦੇ ਕੰਮ ਦੇ ਹੱਕ ਦੀ ਰੱਖਿਆ  
 ਕਰੋ, ਮਾਲਕ ਨਾਲ ਝੁਗੜੇ ਦੀ ਸੂਰਤ  
 ਵਿਚ ਕਿਸੇ ਸਾਲਸੀ ਅਦਾਰੇ ਅੱਗੇ ਅਪੀਲ  
 ਹੋ ਸਕੇ, ਕੰਮ ਦੀ ਹਾਲਤ ਵਿਚ ਸੁਧਾਰ  
 ਹੋਵੇ, ਬੁੱਢੀ ਉਮਰ ਲਈ ਕੋਈ ਪੈਨਸ਼ਨ  
 ਹੋਵੇ, ਮਾਂ ਬਣਨ ਵਾਲੀ ਅੰਰਤ ਨੂੰ ਕੋਈ  
 ਡਾਕਟਰੀ ਸਹਾਇਤਾ ਹੋਵੇ। ਸੰਖੇਪ ਵਿਚ  
 ਕਹੀਏ ਤਾਂ ਇਸ ਇਕ ਚੌਬਾਈ ਕਾਮਾ  
 ਸ਼ਕਤੀ ਲਈ ਕੋਈ ਵੀ ਐਸੀ ਕਾਨੂੰਨੀ  
 ਅਫਸੋਸਾ ਨਹੀਂ ਕਿ ਇਹ ਚੰਗਾ ਜੀਵਨ  
 ਜੀਅ ਸਕਣ ਜਾਂ ਬਹੁਤੀ ਵਾਰ ਰੱਜੇ-ਪੁੱਜੇ  
 ਉੱਜੀ ਜਾਤ ਵਾਲੇ ਲੋਕਾਂ ਦੇ ਜੁਲਮ ਅਤੇ  
 ਜਬਰ ਤੋਂ ਇਹਨਾਂ ਨੂੰ ਨਿਜਾਤ ਮਿਲੇ।

ਖੇਤ ਮਜ਼ਦੂਰ ਆਪਣੀ ਸ਼ਕਤੀ ਦੇ  
 ਅਨੁਸਾਰ ਆਪਣੇ ਹੱਕਾਂ ਲਈ ਸੰਘਰਸ਼ ਕਰ  
 ਰਹੇ ਹਨ। ਇਹਨਾਂ ਦੇ ਸੰਘਰਸ਼ਾਂ ਦੀ ਕੀ  
 ਦਿਸ਼ਾ ਹੋਵੇ ਜਾਂ ਇਹਨਾਂ ਨੇ ਅੱਜ ਤੱਕ ਜੋ  
 ਹਾਸਿਲ ਕੀਤਾ ਹੈ, ਇਹਦੀ ਜਾਣਕਾਰੀ  
 ਦੇਣ ਬਾਰੇ ਹੀ ਇਸ ਵਰਕਸ਼ਾਪ ਵਿਚ

ਵਰਕਸ਼ਾਪ ਦੌਰਾਨ ਇਹ ਵੀ ਗੱਲ  
 ਸਾਹਮਣੇ ਆਈ ਕਿ ਖੇਤ ਮਜ਼ਦੂਰ ਉਹ  
 ਪ੍ਰੇਲਤਾਗੀ ਵਰਗ ਹੈ, ਜਿਸਨੇ ਇਸ ਦੇਸ਼  
 ਵਿਚ ਕੋਈ ਵੀ ਇਨਕਲਾਬੀ ਤਬਦੀਲੀ  
 ਲਿਆਉਣ ਲਈ ਇਕ ਕੁੱਜੀਵਤ ਭੂਮਿਕਾ  
 ਨਿਭਾਉਣੀ ਹੈ। ਇਹ ਸਤਰਾਂ ਲਿਖਣ ਵਾਲੇ  
 ਮੈਨੂੰ ਨੌਜਵਾਨ ਸ਼ਹੀਦ ਸਾਬੀ ਦੀਪਕ  
 ਧਵਨ ਦੀ ਗੱਲ ਯਾਦ ਆ ਰਹੀ ਹੈ, ਜਦੋਂ  
 ਉਸਨੇ ਨੌਜਵਾਨ ਅਤੇ ਵਿਦਿਆਰਥੀ ਫਰੰਟ  
 'ਤੇ ਕੰਮ ਕਰਨ ਦੀ ਥਾਂ ਖੇਤ ਮਜ਼ਦੂਰਾਂ  
 ਵਿਚ ਕੰਮ ਕਰਨਾ ਚੁਣਿਆ ਸੀ, 'ਭਾਅ  
 ਜੀ, ਇਹੀ ਵਰਗ ਹੈ, ਜੋ ਆਉਣ ਵਾਲੇ  
 ਇਨਕਲਾਬ ਦਾ ਧੁਰਾ ਹੋਵੇਗਾ। ਉਹ  
 ਫਿਰਕਾਪ੍ਰਸਤੀ ਦੀ ਹਨ੍ਹੇਗੀ ਵਿਚ ਵੀ  
 ਕਾਇਮ ਰਿਹਾ। ਇਹਨਾਂ ਨੂੰ ਇਨਕਲਾਬ  
 ਦੀ ਅਸਲੀ ਲੋੜ ਹੈ।'

ਸੰਖੇਪ ਵਿਚ ਕਿਹਾ ਜਾਂ ਸਕਦਾ ਹੈ  
 ਕਿ ਸਾਂਗੀ ਕਾਮਾ ਸ਼ਕਤੀ ਤੋਂ ਵੱਧ ਖੇਤ  
 ਮਜ਼ਦੂਰਾਂ ਨੂੰ ਜਥੇਬੰਦੀ ਦੀ ਲੋੜ ਹੈ। ਇਹ  
 ਜਥੇਬੰਦਕ ਸ਼ਕਤੀ ਬਰਾਬਰੀ ਦਾ ਸਮਾਜ  
 ਬਣਾਉਣ ਦੀ ਜਾਮਨ ਹੋਵੇਗੀ।